



1 ਸਕੂਲ ਤੋਂ ਆਉਣ-ਜਾਉਣ ਦੇ ਸਫਰ ਦਾ ਅਭਿਆਸ ਕਰੋ

2 ਉਨ੍ਹਾਂ ਪਰਿਵਾਰਾਂ ਨਾਲ ਪਲੇ ਡੇਟ ਦੀ ਵਿਵਸਥਾ ਕਰੋ ਜਿਨ੍ਹਾਂ ਦੇ ਬੱਚੇ ਉਸੇ ਸਕੂਲ ਜਾ ਰਹੇ ਹੋਣ

3 ਸੁਤੰਤਰਤਾ ਨੂੰ ਵਧਾਵਾ ਦਿਓ। ਯੋਗਤਾਵਾਂ ਜਿਵੇਂ ਕਿ ਕਪੜੇ ਪਾਉਣਾ, ਬੈਗ ਪੈਕ ਕਰਨਾ ਅਤੇ ਲੈ ਕੇ ਜਾਣਾ, ਸਨਸਕ੍ਰੀਨ ਲਗਾਉਣਾ ਅਤੇ ਟਾਇਲਟ ਜਾਣਾ

4 ਸਾਰੇ ਸਾਮਾਨ ਤੇ ਲੇਬਲ ਲਾਓ

5 ਆਪਣੇ ਬੱਚੇ ਨਾਲ ਸਕੂਲ ਦੇ ਬਾਅਦ ਦੇ ਕਿਸੇ ਪ੍ਰਬੰਧ ਬਾਰੇ ਗੱਲਬਾਤ ਕਰੋ ਅਤੇ ਉਸਨੂੰ ਇਹ ਪ੍ਰਬੰਧ ਵਿਖਾਓ

6 ਸਕੂਲ ਸ਼ੁਰੂ ਅਤੇ ਖਤਮ ਹੋਣ ਦੇ ਸਮੇਂ ਦੀ ਅਤੇ ਇਹ ਜਾਂਚ ਵੀ ਕਰੋ ਕਿ ਤੁਹਾਡੇ ਬੱਚੇ ਨੂੰ ਕਿੱਥੋਂ ਛੱਡਣਾ ਅਤੇ ਕਿੱਥੋਂ ਪਿਕ ਕਰਨਾ ਹੈ

7 ਸਕਾਰਾਤਮਕ ਬਣੋ, ਆਪਣੇ ਬੱਚੇ ਨੂੰ ਉਤਸੁਕ ਬਣਾਓ ਅਤੇ ਜੇਕਰ ਉਸਨੂੰ ਕੋਈ ਚਿੰਤਾ ਹੈ ਤਾਂ ਉਸ ਬਾਰੇ ਗੱਲਬਾਤ ਕਰੋ

8 ਲਾਇਬ੍ਰੇਰੀ ਜਾਓ ਅਤੇ ਆਪਣੇ ਬੱਚੇ ਨਾਲ ਕਿਤਾਬ ਪੜ੍ਹੋ

9 ਮੇਲ-ਜੋਲ ਵਧਾਉਣ ਵਿੱਚ ਮਦਦ ਦੇਣ ਲਈ ਉਸਦੀ ਨਵੀਂ ਟੀਚਰ ਦਾ ਨਾਂ ਲੈਣਾ ਸ਼ੁਰੂ ਕਰੋ

10 ਉਮੀਦ ਮੁਤਾਬਕ ਨੇਮੀ ਪ੍ਰੋਗ੍ਰਾਮਾਂ ਦੀ ਸਥਾਪਨਾ ਕਰੋ, ਇਸ ਵਿੱਚ ਡਿਨਰ, ਨਹਾਉਣ ਅਤੇ ਸੌਣ ਦਾ ਸਮਾਂ ਸ਼ਾਮਲ ਹੈ

